



2022 ਦੀਆਂ ਬ੍ਰੈਂਪਟਨ ਮਿਊਨਿਸਿਪਲ ਅਤੇ ਸਕੂਲ ਬੋਰਡ ਚੋਣਾਂ ਲਈ ਉਮੀਦਵਾਰ ਨਾਮਾਂਕਣ 19 ਅਗਸਤ ਨੂੰ ਬੰਦ ਹੋ ਜਾਣਗੇ

ਬ੍ਰੈਂਪਟਨ, ਓਨਟੈਰੀਓ (2 ਅਗਸਤ, 2022) – ਸਿਟੀ ਆਫ ਬ੍ਰੈਂਪਟਨ ਦੇ ਕਲਰਕ ਦਾ ਆਫਿਸ ਲਗਾਤਾਰ, 2022 ਦੀਆਂ ਬ੍ਰੈਂਪਟਨ ਮਿਊਨਿਸਿਪਲ ਅਤੇ ਸਕੂਲ ਬੋਰਡ ਚੋਣਾਂ (Brampton Municipal and School Board Election) ਲਈ ਉਮੀਦਵਾਰ ਨਾਮਾਂਕਣ ਅਤੇ ਤੀਜੀ ਧਿਰ ਦੇ ਵਿਗਿਆਪਕ ਰਜਿਸਟਰੇਸ਼ਨ ਸਵੀਕਾਰ ਕਰ ਰਿਹਾ ਹੈ। ਉਮੀਦਵਾਰਾਂ ਲਈ ਨਾਮਾਂਕਣ ਦੀ ਮਿਆਦ, ਸ਼ੁੱਕਰਵਾਰ, 19 ਅਗਸਤ, 2022 ਨੂੰ ਦੁਪਹਿਰ ਬਾਅਦ 2 ਵਜੇ ਖਤਮ ਹੋ ਜਾਵੇਗੀ।

ਤੀਜੀ ਧਿਰ ਦੇ ਵਿਗਿਆਪਕਾਂ ਲਈ ਰਜਿਸਟਰੇਸ਼ਨ ਦੀ ਮਿਆਦ, 21 ਅਕਤੂਬਰ, 2022 ਤੱਕ ਜਾਰੀ ਰਹੇਗੀ।

ਉਮੀਦਵਾਰਾਂ ਅਤੇ ਤੀਜੀ ਧਿਰ ਦੇ ਵਿਗਿਆਪਕਾਂ ਲਈ, ਆਮ ਗਾਈਡਲਾਈਨਾਂ ਬਾਰੇ ਪ੍ਰੈਜੈਂਟੇਸ਼ਨ, ਸਿਟੀ ਦੀ [ਵੈਬਸਾਈਟ \(website\)](#) ਤੇ ਉਪਲਬਧ ਹੈ।

ਉਮੀਦਵਾਰ

ਸਿਟੀ, ਹੇਠਾਂ ਲਿਖੇ ਆਫਿਸਾਂ ਲਈ ਨਾਮਾਂਕਣ ਸਵੀਕਾਰ ਕਰ ਰਹੀ ਹੈ:

- ਮੇਅਰ
- ਰੀਜਨਲ ਕਾਉਂਸਲਰ
- ਸਿਟੀ ਕਾਉਂਸਲਰ
- ਇਹਨਾਂ ਲਈ ਸਕੂਲ ਬੋਰਡ ਟ੍ਰਸਟੀ:
 - ਪੀਲ ਡਿਸਟ੍ਰਿਕਟ ਸਕੂਲ ਬੋਰਡ (Peel District School Board)
 - ਡਫਰਿਨ-ਪੀਲ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ (Dufferin-Peel Catholic District School Board)
 - ਕੋਂਸਿਲ ਸਕੋਲਰ ਕੈਥੋਲਿਕ ਮੋਨਅਵਨੀਰ (Conseil scolaire catholique MonAvenir)

[ਸਿਟੀ ਆਫ ਮਿਸਿਸਾਗਾ \(City of Mississauga\)](#), ਸਕੂਲ ਬੋਰਡ ਟ੍ਰਸਟੀ, ਕੋਂਸਿਲ ਸਕੋਲਰ ਵਾਇਆਮੋਂਡ (Conseil scolaire Viamonde) ਲਈ ਉਮੀਦਵਾਰ ਨਾਮਾਂਕਣ ਸਵੀਕਾਰ ਕਰੇਗੀ।

ਉਮੀਦਵਾਰਾਂ ਲਈ ਨਾਮਾਂਕਣ ਫਾਰਮ ਅਤੇ ਜਾਣਕਾਰੀ ਪੈਕੇਜ [ਔਨਲਾਈਨ \(online\)](#) ਅਤੇ ਬ੍ਰੈਂਪਟਨ ਸਿਟੀ ਹਾਲ (Brampton City Hall) ਵਿੱਚ ਸਿਟੀ ਕਲਰਕ ਦੇ ਆਫਿਸ ਵਿਖੇ ਉਪਲਬਧ ਹਨ। ਫਾਰਮ, 18 ਅਗਸਤ, 2022 ਤੱਕ, ਨਿਯਮਿਤ ਆਫਿਸ ਸਮੇਂ ਦੇ ਦੌਰਾਨ, ਅਪੋਇੰਟਮੈਂਟ ਦੁਆਰਾ, ਖੁਦ ਆ ਕੇ (ਜਾਂ ਕਿਸੇ ਏਜੰਟ ਦੇ ਦੁਆਰਾ) ਫਾਈਲ ਕੀਤੇ ਜਾਣੇ ਲਾਜ਼ਮੀ ਹਨ। ਜੇਕਰ ਤੁਹਾਡੀ ਨਾਮਾਂਕਣ ਫਾਰਮ ਫਾਈਲ ਕਰਨ ਦੇ ਆਖਰੀ ਦਿਨ, ਸ਼ੁੱਕਰਵਾਰ, 19 ਅਗਸਤ, 2022 ਨੂੰ ਆਪਣੇ ਫਾਰਮ ਫਾਈਲ ਕਰਨ ਦੀ ਯੋਜਨਾ ਹੈ, ਤਾਂ ਅਪੋਇੰਟਮੈਂਟ ਜ਼ਰੂਰੀ ਨਹੀਂ ਹੈ। ਇਸ ਦਿਨ, ਉਮੀਦਵਾਰਾਂ ਨੂੰ ਸਿਰਫ ਪਹਿਲਾਂ-ਆਓ-ਪਹਿਲਾਂ-ਪਾਓ ਦੇ ਅਧਾਰ ਤੇ ਹੀ ਸੇਵਾ ਦਿੱਤੀ ਜਾਵੇਗੀ। 19 ਅਗਸਤ, 2022 ਨੂੰ ਫਾਈਲ ਕਰਨ ਦਾ ਸਮਾਂ, ਸਵੇਰੇ 9 ਵਜੇ ਤੋਂ ਦੁਪਹਿਰ ਬਾਅਦ 2 ਵਜੇ ਤੱਕ ਹੈ। ਕਿਰਪਾ ਕਰਕੇ ਲੋੜੀਂਦੇ ਫਾਰਮਾਂ, ਜਾਣਕਾਰੀ ਪੈਕੇਜ ਤੱਕ ਪਹੁੰਚ ਲਈ ਅਤੇ ਫਾਈਲ ਕਰਨ ਵਾਸਤੇ ਅਪੋਇੰਟਮੈਂਟ ਬੁੱਕ ਕਰਨ ਲਈ,

www.brampton.ca/BramptonVotes ਤੇ ਜਾਓ।



ਫਾਈਲ ਕਰਨ ਦੇ ਸਮੇਂ, ਫੀਸ (ਮੇਅਰ ਲਈ 200.00 ਡਾਲਰ, ਹੋਰ ਸਾਰੀਆਂ ਪੇਜੀਸ਼ਨਾਂ ਵਾਸਤੇ, 100.00 ਡਾਲਰ) ਲੱਗੇਗੀ, ਜੇ ਨਕਦ, ਡੈਬਿਟ ਕਾਰਡ, ਸਰਟੀਫਾਈਡ ਚੈੱਕ ਜਾਂ ਮਨੀਆਰਡਰ ਦੁਆਰਾ ਭਰੀ ਜਾ ਸਕਦੀ ਹੈ। ਬਿਨੈਕਾਰਾਂ ਲਈ [ਨਾਮ ਅਤੇ ਯੋਗ ਹੋਣ ਦੇ ਪਤੇ ਦਾ ਸਬੂਤ ਪ੍ਰਦਾਨ ਕਰਨਾ ਲਾਜ਼ਮੀ ਹੈ \(Proof of name and qualifying address\)](#)। ਸਿਰਫ ਅਸਲੀ ਦਸਤਾਵੇਜ਼ ਹੀ ਸਵੀਕਾਰ ਕੀਤੇ ਜਾਣਗੇ; ਫੈਕਸ ਜਾਂ ਦੂਜੇ ਇਲੈਕਟ੍ਰੋਨਿਕ ਵਰਜਨਾਂ ਦੀ ਇਜਾਜ਼ਤ ਨਹੀਂ ਹੈ। ਉਮੀਦਵਾਰ, ਆਪਣਾ ਨੋਮਿਨੇਸ਼ਨ ਪੇਪਰ (Nomination Paper) ਫਾਈਲ ਕਰਨ ਤੋਂ ਪਹਿਲਾਂ ਨਾ ਤਾਂ ਕਿਸੇ ਵੀ ਕੈਂਪੇਨ ਤੇ ਪੈਸੇ ਖਰਚ ਕਰ ਸਕਦਾ ਹੈ ਅਤੇ ਨਾ ਹੀ ਉਸ ਵਾਸਤੇ ਪੈਸੇ ਲੈ ਸਕਦਾ ਹੈ।

ਤੀਜੀ ਧਿਰ ਦੇ ਵਿਗਿਆਪਕ

ਕਿਸੇ ਵੀ ਵਿਅਕਤੀ, ਕਾਰਪੋਰੇਸ਼ਨ ਜਾਂ ਟ੍ਰੇਡ ਯੂਨੀਅਨ ਲਈ, ਜੇ ਕਿਸੇ ਉਮੀਦਵਾਰ ਦਾ ਪ੍ਰਚਾਰ, ਹਿਮਾਇਤ ਜਾਂ ਵਿਰੋਧ ਕਰਨ ਲਈ, ਪ੍ਰਸਾਰਨ, ਪ੍ਰਿੰਟ, ਇਲੈਕਟ੍ਰੋਨਿਕ ਜਾਂ ਕਿਸੇ ਹੋਰ ਮਾਧਿਅਮ ਵਿੱਚ ਵਿਗਿਆਪਨ ਦੇਣਾ ਚਾਹੁੰਦੀ ਹੈ, ਸਿਟੀ ਕੋਲ ਰਜਿਸਟਰ ਕਰਨਾ ਜ਼ਰੂਰੀ ਹੈ।

ਰਜਿਸਟਰੇਸ਼ਨ ਫਾਰਮ ਅਤੇ ਜਾਣਕਾਰੀ ਪੈਕੇਜ [ਔਨਲਾਈਨ \(online\)](#) ਅਤੇ ਬ੍ਰੈਂਪਟਨ ਸਿਟੀ ਹਾਲ ਵਿੱਚ ਸਿਟੀ ਕਲਰਕ ਦੇ ਆਫਿਸ ਵਿਖੇ ਉਪਲਬਧ ਹਨ। ਰਜਿਸਟਰੇਸ਼ਨ, 21 ਅਕਤੂਬਰ, 2022 ਤੱਕ, ਨਿਯਮਿਤ ਆਫਿਸ ਸਮੇਂ ਦੇ ਦੌਰਾਨ, ਖੁਦ ਆ ਕੇ (ਜਾਂ ਕਿਸੇ ਏਜੰਟ ਦੇ ਦੁਆਰਾ) ਫਾਈਲ ਕੀਤੇ ਜਾਣੇ ਲਾਜ਼ਮੀ ਹਨ। ਰਜਿਸਟਰੇਸ਼ਨ ਪੇਪਰ ਫਾਈਲ ਕਰਨ ਵਾਸਤੇ ਅਪੋਇੰਟਮੈਂਟ ਜ਼ਰੂਰੀ ਹੈ। ਕਿਰਪਾ ਕਰਕੇ ਲੋੜੀਂਦੇ ਫਾਰਮਾਂ, ਜਾਣਕਾਰੀ ਪੈਕੇਜ ਤੱਕ ਪਹੁੰਚ ਲਈ ਅਤੇ ਫਾਈਲ ਕਰਨ ਵਾਸਤੇ ਅਪੋਇੰਟਮੈਂਟ ਬੁੱਕ ਕਰਨ ਲਈ, www.brampton.ca/BramptonVotes ਤੇ ਜਾਓ।

ਰਜਿਸਟਰੇਸ਼ਨ ਫਾਈਲ ਕਰਨ ਵਾਲੇ ਵਿਅਕਤੀ ਲਈ ਜ਼ਰੂਰੀ ਹੈ ਕਿ ਉਹ ਫਾਈਲ ਕਰਨ ਦੇ ਸਮੇਂ, [ਮੂਲ ਪਛਾਣ ਦਸਤਾਵੇਜ਼ \(original identification\)](#) ਪੇਸ਼ ਕਰੇ। ਜੇ ਪ੍ਰਤੀਨਿਧੀ ਕਿਸੇ ਕਾਰਪੋਰੇਸ਼ਨ ਜਾਂ ਟ੍ਰੇਡ ਯੂਨੀਅਨ ਤੀਜੀ ਧਿਰ ਦੇ ਵਿਗਿਆਪਕ ਵੱਲੋਂ ਰਜਿਸਟਰ ਕਰਨਾ ਚਾਹੁੰਦਾ ਹੈ, ਉਸ ਵਾਸਤੇ ਲਾਜ਼ਮੀ ਹੈ ਕਿ ਉਹ ਕਾਰਪੋਰੇਸ਼ਨ ਜਾਂ ਟ੍ਰੇਡ ਯੂਨੀਅਨ ਦੇ ਨਿਯੁਕਤ ਅਫਸਰ ਦਾ ਅਥਾਰਾਈਜ਼ੇਸ਼ਨ ਪੱਤਰ ਪ੍ਰਦਾਨ ਕਰੇ। ਸਿਰਫ ਅਸਲੀ ਦਸਤਾਵੇਜ਼ ਹੀ ਸਵੀਕਾਰ ਕੀਤੇ ਜਾਣਗੇ; ਫੈਕਸ ਜਾਂ ਦੂਜੇ ਇਲੈਕਟ੍ਰੋਨਿਕ ਵਰਜਨਾਂ ਦੀ ਇਜਾਜ਼ਤ ਨਹੀਂ ਹੈ। ਤੀਜੀ ਧਿਰ ਦਾ ਵਿਗਿਆਪਕ ਆਪਣਾ ਰਜਿਸਟਰੇਸ਼ਨ ਪੇਪਰ ਫਾਈਲ ਕਰਨ ਤੋਂ ਪਹਿਲਾਂ ਨਾ ਤਾਂ ਕਿਸੇ ਵੀ ਕੈਂਪੇਨ ਤੇ ਪੈਸੇ ਖਰਚ ਕਰ ਸਕਦਾ ਹੈ ਅਤੇ ਨਾ ਹੀ ਉਸ ਵਾਸਤੇ ਪੈਸੇ ਲੈ ਸਕਦਾ ਹੈ।

ਨਾਮਾਕਿਤ ਉਮੀਦਵਾਰਾਂ ਅਤੇ ਰਜਿਸਟਰਡ ਤੀਜੀ ਧਿਰ ਦੇ ਵਿਗਿਆਪਕਾਂ ਦੀ ਸੂਚੀ, ਨਿਯਮਿਤ ਰੂਪ ਨਾਲ ਅੱਪਡੇਟ ਕੀਤੀ ਜਾਵੇਗੀ ਅਤੇ www.brampton.ca/BramptonVotes ਤੇ ਉਪਲਬਧ ਕਰਵਾਈ ਜਾਵੇਗੀ।

ਮੀਡੀਆ ਸੰਪਰਕ

ਸਿਟੀ ਆਫ ਬ੍ਰੈਂਪਟਨ ਮਲਟੀਕਲਚਰਲ ਮੀਡੀਆ
multiculturalmedia@brampton.ca